

<Date>

ਪਛਾਣ ਨੰਬਰ <Consumer ID>

<Aust Post ID>
<Participant Given Name> <Participant Family Name>
<Preferred mailing address>
<Preferred mailing address>
<LOCALITY> <STATE> <POSTCODE>

ਪਿਆਰੇ <Participant Given Name> <Participant Family Name>

ਨਤੀਜੇ ਦੀ ਸੂਚਨਾ

ਰਾਸ਼ਟਰੀ ਅੰਤੜੀ ਦੇ ਕੈਂਸਰ ਦੇ ਛਾਣਬੀਣ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਅਤੇ ਆਪਣੀ ਕਿੱਟ ਵਾਪਸ ਭੇਜਣ ਲਈ ਤੁਹਾਡਾ ਧੰਨਵਾਦ।

ਸਾਨੂੰ ਇਹ ਤੁਹਾਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਤੁਹਾਡਾ ਫੇਅਸਲ ਐਕਲਟ ਬਲੱਡ ਟੈਸਟ ਨਕਾਰਾਤਮਕ ਸੀ

ਇਸ ਦਾ ਅਰਥ ਇਹ ਹੈ ਕਿ ਤੁਹਾਡੇ ਨਮੂਨਿਆਂ ਵਿੱਚ ਕੋਈ ਖੂਨ ਨਹੀਂ ਮਿਲਿਆ ਅਤੇ ਹੁਣ ਅੱਗੇ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਹੈ। ਫਿਰ ਵੀ ਇਸ ਦਾ ਅਰਥ ਇਹ ਨਹੀਂ ਹੈ ਕਿ ਤੁਹਾਨੂੰ ਕੈਂਸਰ ਨਹੀਂ ਹੈ ਜਾਂ ਕਦੇ ਅੰਤੜੀ ਦਾ ਕੈਂਸਰ ਨਹੀਂ ਹੋ ਸਕਦਾ, ਕਿਉਂਕਿ ਅੰਤੜੀ ਦੇ ਕੁਝ ਕੈਂਸਰਾਂ ਵਿੱਚੋਂ ਖੂਨ ਨਹੀਂ ਵਗਦਾ ਜਾਂ ਸਿਰਫ ਕਦੇ ਕਦਾਈਂ ਵਗਦਾ ਹੈ। ਇਸ ਤਰ੍ਹਾਂ ਦੇ ਟੈਸਟ ਜੋ ਕਿ ਪ੍ਰੋਗਰਾਮ ਵਿੱਚ ਵਰਤਿਆ ਗਿਆ ਹੈ 85% ਤੱਕ ਅੰਤੜੀ ਦੇ ਕੈਂਸਰਾਂ ਦਾ ਪਤਾ ਲਗਾ ਲੈਂਦਾ ਹੈ। ਇਸ ਲਈ ਹਰ ਦੇ ਸਾਲਾਂ ਬਾਅਦ ਛਾਣਬੀਣ ਕਰਨੀ ਅਤੇ ਜੇ ਤੁਹਾਡੇ ਨਕਾਰਾਤਮਕ ਨਤੀਜਾ ਮਿਲਣ ਤੋਂ ਬਾਅਦ ਲੱਛਣ ਵਿਕਸਿਤ ਹੁੰਦੇ ਹਨ ਤਾਂ ਡਾਕਟਰ ਨਾਲ ਗੱਲ ਕਰਨੀ ਮਹੱਤਵਪੂਰਣ ਹੈ। ਨਕਾਰਾਤਮਕ ਨਤੀਜਾ ਮਿਲਣ ਤੋਂ ਬਾਅਦ, ਤੁਹਾਨੂੰ ਫਿਰ ਮੁਫਤ ਟੈਸਟ ਕਰਨ ਲਈ ਬੁਲਾਇਆ ਜਾਵੇਗਾ ਜਦੋਂ ਤੁਸੀਂ ਅਗਲੀ ਵਾਰ ਯੋਗ ਹੋਵੋਗੇ।

ਤੁਹਾਡੇ ਨਾਮਜ਼ਦ ਡਾਕਟਰ ਨੂੰ ਤੁਹਾਡੇ ਟੈਸਟ ਦੇ ਨਤੀਜੇ ਬਾਰੇ ਦੱਸ ਦਿੱਤਾ ਗਿਆ ਹੈ। ਜੇ ਤੁਸੀਂ ਡਾਕਟਰ ਜਾਂ ਮੈਡੀਕਲ ਕਲੀਨਿਕ ਨਾਮਜ਼ਦ ਨਹੀਂ ਕੀਤਾ, ਕਿਰਪਾ ਇਸ ਨਤੀਜੇ ਨੂੰ ਡਾਕਟਰ ਨਾਲ ਆਪਣੀ ਅਗਲੀ ਮਿਲਣੀ ਸਮੇਂ ਨਾਲ ਲੈ ਜਾਓ ਤਾਂ ਕਿ ਤੁਹਾਡਾ ਰਿਕਾਰਡ ਇਸ ਨੂੰ ਸ਼ਾਮਲ ਕਰਕੇ ਪੂਰਾ ਕੀਤਾ ਜਾ ਸਕੇ।

ਰਾਸ਼ਟਰੀ ਸਿਹਤ ਅਤੇ ਡਾਕਟਰੀ ਖੋਜ ਕੌਂਸਲ ਦੀਆਂ ਦਿਸ਼ਾਵਾਂ ਅੰਤੜੀ ਦੇ ਕੈਂਸਰ ਦੇ ਛਾਣਬੀਣ ਨੂੰ 50 ਸਾਲ ਦੀ ਉਮਰ ਤੋਂ ਸ਼ੁਰੂ ਕਰਕੇ ਹਰ ਦੇ ਸਾਲਾਂ ਬਾਅਦ 74 ਸਾਲ ਦੀ ਉਮਰ ਤੱਕ ਜਾਰੀ ਰੱਖਣ ਦੀ ਸਿਫਾਰਸ਼ ਕਰਦੀਆਂ ਹਨ।

ਜੇ ਪ੍ਰੋਗਰਾਮ ਬਾਰੇ ਤੁਹਾਡੇ ਕੋਈ ਸਵਾਲ ਹਨ, ਕਿਰਪਾ www.cancerscreening.gov.au ਉਪਰ ਜਾਓ ਜਾਂ ਪ੍ਰੋਗਰਾਮ ਦੀ ਜਾਣਕਾਰੀ ਲਾਈਨ ਨੂੰ **1800 118 868** ਉਪਰ ਕੰਮ ਦੇ ਘੰਟਿਆਂ ਦੌਰਾਨ ਫੋਨ ਕਰੋ।

ਤੁਹਾਡਾ ਸੁਭਚਿੰਤਕ

<Title> <Given Name> <Family Name>
ਅਧਿਕਾਰਤ ਜਾਂਚ ਮਾਹਰ